

ਅੰਰਤ, ਤੇਰੀ ਮੰਜ਼ਿਲ ਹਾਲੇ ਬਹੁਤ ਦੂਰ ਹੈ :

ਸਾਡੀ ਅੱਧੀ ਅਥਾਦੀ ਅੰਰਤਾਂ ਦੀ ਹੈ। ਕੋਈ ਸਮਾਜ ਤਰੱਕੀ ਕਰਨ ਦਾ ਸੁਪਨਾ ਹੀ ਨਹੀਂ ਹੈ ਸਕਦਾ, ਜਦੋਂ ਤੱਕ ਇਹ ਅੱਧੀ ਅਥਾਦੀ

## ਗੁਰਸ਼ਰਨ ਸਿੰਘ

ਚੇਤਨ ਹੈ ਕੇ ਦੇਸ਼ ਦੀਆਂ ਸਮਾਜਕ, ਰਾਜਨੀਤਕ ਅਤੇ ਆਰਥਕ ਸਰਗਰਮੀਆਂ ਵਿਚ ਹਿੱਸਾ ਨਹੀਂ ਲੈਂਦੀ। ਇਨ੍ਹਾਂ ਦਿਨਾਂ ਵਿਚ ਦੇ ਐਸੀਆਂ ਘਟਨਾਵਾਂ ਹੋਈਆਂ ਹਨ, ਜੋ ਅੰਰਤਾਂ ਦੀ ਬਗ਼ਬਗੀ ਅਤੇ ਅਜ਼ਾਦੀ ਦੀ ਲਹਿਰ ਦੇ ਸੰਦਰਭ ਵਿਚ ਸਾਡਾ ਧਿਆਨ ਹਿੱਚਦੀਆਂ ਹਨ ਅਤੇ ਸਾਡੇ ਫਿਰ ਦਾ ਕਾਰਨ ਬਣਦੀਆਂ ਹਨ।

ਪਹਿਲੀ ਘਟਨਾ ਕਾਬਲ ਵਿਚ ਹੋਇਆ ਰਾਜ ਪਲਟਾ ਹੈ। ਤਾਲਿਬਾਨ ਵਾਲਿਆਂ ਨੇ ਉੱਥੇ ਆਪਣੀ ਹੁਕਮਤ ਬਣਾਈ ਹੈ। ਇਹ ਮੁਲਵਾਦੀ, ਕੱਟੜਵਾਦੀ ਇਸਲਾਮੀ ਅਕੀਦੇ ਦੇ ਪੈਰੋਕਾਰ ਹਨ। ਇਨ੍ਹਾਂ ਨੇ ਆਉਂਦਿਆਂ ਹੀ ਪਹਿਲੀ ਗੱਲ ਇਹ ਕੀਤੀ ਹੈ ਕਿ ਅੰਰਤ ਕੋਲੋਂ ਅਜ਼ਾਦੀ ਨਾਲ ਜੀਣ ਦੇ ਸਾਰੇ ਹੱਕ ਖੋ ਲਏ ਹਨ। ਕੁੜੀਆਂ ਸਕੂਲਾਂ ਵਿਚ ਪੜ੍ਹਨ ਨਹੀਂ ਜਾ ਸਕਦੀਆਂ, ਅੰਰਤਾਂ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਹੀਂ ਆ ਸਕਦੀਆਂ, ਘਰੋਂ ਬਾਹਰ ਨਿਕਲਣ ਤਾਂ ਉਹ ਸਿਰ ਤੋਂ ਲੈ ਕੇ ਪੈਂਗ ਤੱਕ ਢਕੀਆਂ ਰਹਿਣ। ਯਾਨਿ ਆਧੁਨਿਕ ਯੁੱਗ ਦੀ ਅੰਰਤ ਨੇ ਜੇ ਕੁੱਝ ਚੇਤਨਾ ਤੇ ਸੰਘਰਸ਼ ਰਾਹੀਂ ਹਾਸਲ ਕੀਤਾ ਹੈ, ਉਹ ਇਕਦਮ ਉਹਦੇ ਕੋਲੋਂ ਖੋ ਲਿਆ ਜਾਏ। ਬੜੇ ਸਾਲ ਪਹਿਲਾਂ ਖੂਮੀਨੀ ਨੇ ਵੀ ਇਹ ਕੀਤਾ ਸੀ। ਈਗਨ ਦੀਆਂ ਅੰਰਤਾਂ ਕੋਲੋਂ ਉਹ ਕੁੱਝ ਖੋ ਲਿਆ ਸੀ, ਜੋ ਉਨ੍ਹਾਂ ਨੇ 80 ਸਾਲ ਦੇ ਸੰਘਰਸ਼ ਬਾਅਦ ਹਾਸਲ ਕੀਤਾ ਸੀ। ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਪੁੱਠਾ ਗੇੜ ਮਜ਼ਬੂਤ ਦੇ ਨਾਂ 'ਤੇ ਚੱਲਿਆ ਹੈ। ਤਾਲਿਬਾਨ ਵਾਲਿਆਂ ਉਹੀ ਕੀਤਾ ਹੈ, ਜੋ ਮਜ਼ਬੂਤ ਕਿਤਾਬਾਂ ਵਿਚ ਲਿਖਿਆ ਹੋਇਆ ਹੈ। ਇਹ ਮਜ਼ਬੂਤੀ ਜਨ੍ਮਨ ਵਾਲੀਆਂ ਕਿਤਾਬਾਂ ਜੋ ਇਲਾਹੀ ਹੁਕਮ ਦੀ ਪ੍ਰਕਲ ਧਾਰ ਲੈਂਦੀਆਂ ਹਨ, ਮਨੁੱਖ ਦੀ ਸਮਝ ਨੂੰ ਬੁੰਡਿਆਂ ਕਰ ਦਿੰਦੀਆਂ ਹਨ। ਇਹ ਹੁਣ ਮੰਨਿਆ ਹੋਇਆ ਸੱਚ ਹੈ ਕਿ ਜਿੱਥੋਂ ਤੱਕ ਅੰਰਤਾਂ ਦੀ ਮੁਕਤੀ ਦੀ ਗੱਲ ਹੈ, ਇਹ ਮਜ਼ਬੂਤੀ ਨੁਕਤੇ ਤੋਂ ਲਿਖੀਆਂ ਕਿਤਾਬਾਂ ਮੇਸ਼ਾ ਅੰਰਤਾਂ ਦੀ ਦੁਸ਼ਮਣ ਹੋ ਕੇ ਨਿੱਬਦੀਆਂ ਹਨ।

ਦੂਜੀ ਘਟਨਾ ਸਾਡੇ ਆਪਣੇ ਦੇਸ਼ ਵਿਚ ਰੂਪ ਕੰਵਰ ਸਤੀ ਕੇਸ ਵਿਚ ਸਾਰੇ ਦੇਸ਼ੀਆਂ ਦਾ ਅਦਾਲਤ ਵੱਲੋਂ ਬਗੀ ਕੀਤੇ ਜਾਣਾ ਹੈ। ਜੱਜ ਦੇ ਕਹਿਣ ਅਨੁਸਾਰ ਰੂਪ ਕੰਵਰ ਨੂੰ ਦੇਸ਼ੀਆਂ ਵੱਲੋਂ ਮਜ਼ਬੂਰ ਨਹੀਂ ਕੀਤਾ ਗਿਆ ਸੀ ਕਿ ਉਹ ਆਪਣੇ ਪਤੀ ਦੀ ਚਿਤਾ 'ਤੇ ਸੜ ਕੇ ਆਪਣੀ ਜਿੰਦਗੀ ਖਤਮ ਕਰੇ, ਸਗੋਂ ਉਹਨੇ ਆਪਣਾ ਧਰਮ ਪਾਲਿਆ। ਉਹਦਾ ਦਰਜਾ ਤਾਂ ਦੇਵੀਆਂ ਵਾਲਾ ਹੈ। ਰਾਜਪੁਤ ਬਗ਼ਦਾਦੀ ਨੂੰ ਆਪਣੇ ਇਸ ਗੌਰਵਮਈ ਵਿਸ਼ੇ 'ਤੇ ਮਾਣ ਹੈ। ਇਕ ਕੁੜੀ ਜੀਂਦੀ ਸੜ ਕੇ ਮਰ ਜਾਂਦੀ ਹੈ, ਇਹ ਗੌਰਵ ਵਾਲੀ ਗੱਲ ਹੈ ਕਿ ਉਸ

ਨੇ ਆਪਣੀ ਪਿਤਾ-ਪੁਰਖੀ ਰਵਾਇਤ ਨੂੰ ਪਾਲਿਆ ਹੈ। ਇਹ ਘਟਨਾ ਮੰਗ ਕਰਦੀ ਹੈ ਕਿ ਅਸੀਂ ਆਪਣੀਆਂ ਪਿਤਾ-ਪੁਰਖੀ ਰਵਾਇਤਾਂ ਦੀ ਮੁੜ ਕੇ ਘੋਖ ਕਰਿਏ ਤੇ ਉਨ੍ਹਾਂ ਪਿੱਛੇ ਕੰਮ ਕਰ ਰਹੇ ਸੇਚ ਜਾਂ ਸਿਪਾਂਤ ਦੀ ਨਿਸ਼ਾਨੇਦੀ ਕਰਿਏ।

ਪਿਤਾ-ਪੁਰਖੀ ਰਵਾਇਤਾਂ ਵਿਚ ਅੰਰਤ ਦੀ ਬਗ਼ਬਗਤਾ ਦੇ ਪ੍ਰਸੰਗ ਵਿਚ ਸਾਡੇ ਸਮਾਜ ਵਿਚ ਵਿਆਹ ਵੇਲੇ ਅਪਣਾਇਆ ਗਿਆ ਸਾਗਰ ਅਮਲ ਵਿਚਾਰ ਦੀ ਮੰਗ ਕਰਦਾ ਹੈ। ਇਹ ਸਾਰਾ ਅਮਲ ਸਿਰੋਂ ਤੋਂ ਹੀ ਗਲਤ ਹੈ। ਮੁੰਡੇ ਵਾਲੇ ਬਗ਼ਤ ਬਣਾ ਕੇ ਕੁੜੀ ਵਾਲਿਆਂ ਦੇ ਘਰ ਆਉਂਦੇ ਨੇ, ਲਾੜੀ ਹੋਈ ਘੋੜੀ 'ਤੇ ਚੜ੍ਹੇ ਹੋਏ ਨੇ, ਕਲਗੀ ਲਾਈ ਹੋਈ ਏ, ਵਜ਼ੇ ਵਜ਼ੇ ਜਾਂਦੇ ਨੇ। ਕਿਹਾ ਭਾਵੇਂ ਇਹ ਜਾਂਦਾ ਹੈ ਕਿ ਇਹ ਵਜ਼ੇ ਤਾਂ ਉਸ ਮੁਬਾਰਕ ਮੌਕੇ 'ਤੇ ਖੁਸ਼ੀ ਦੱਸਣ ਲਈ ਵਜ਼ੇ ਜਾਂਦੇ ਹਨ ਪਰ ਅਸਲ ਵਿਚ ਇਹ ਖੁਸ਼ੀ ਦੱਸਣ ਲਈ ਨਹੀਂ ਸਗੋਂ ਸਾਨ ਦੱਸਣ ਲਈ ਵਜ਼ੇ ਜਾਂਦੇ ਹਨ ਕਿ ਹਮ ਆਏਂ ਹੋਏ। ਹਮਾਰੇ ਸਵਾਗਤ ਲਈ ਸਿਰ ਫੁਕਾਓ। ਬਗ਼ਤ ਖਾਣ ਜਾਂਦੀ ਹੈ। ਮੁਰਗੇ ਦੀਆਂ ਟੰਗਾਂ ਅੱਧੀਆਂ-ਅੱਧੀਆਂ ਚੂਸ ਕੇ ਸੁੱਟਦੇ ਜਾਣਗੇ, ਜਿਸ ਤਰ੍ਹਾਂ ਬੇਟੀ ਦੇ ਬਾਪ ਦੀ ਕਮਾਈ ਹਨਾਮ ਦੀ ਕਮਾਈ ਹੁੰਦੀ ਹੈ। ਨਾਲ-ਨਾਲ ਖਾਈ ਜਾਣਗੇ, ਨਾਲ-ਨਾਲ ਬਕਵਾਸ ਕਰੀ ਜਾਣਗੇ, ਰੋਅਬ ਪਾਉਣਗੇ। ਜਿੰਨੀ ਮਰਜ਼ੀ ਖਾਡਰ ਹੋ ਜਾਏ, ਇਨ੍ਹਾਂ ਦੀ ਤਸੱਲੀ ਨਹੀਂ ਹੋਵੇਗੀ। ਕਿਹਾ ਜਾਂਦਾ ਹੈ ਕਿ ਬਗ਼ਤ ਦਾ ਮਤਲਬ ਹੁੰਦਾ ਹੈ ਕਿ ਰਿਸਤੇਦਾਰ ਇਕੱਠੇ ਹੋਣ, ਯਾਰ-ਦੋਸਤ ਇਕੱਠੇ ਹੋਣ, ਜੋ ਇਸ ਗੱਲ ਦੀ ਸ਼ਾਹਦੀ ਭਰਦੇ ਨੇ ਕਿ ਇਹ ਵਿਆਹ ਉਨ੍ਹਾਂ ਦੀ ਹਾਜ਼ਰੀ ਵਿਚ ਹੋਇਆ ਹੈ ਪਰ ਇਹ ਵੀ ਸੱਚਾਈ ਹੈ ਕਿ ਇਹ ਭੀੜ ਉਸ ਵੇਲੇ ਗਾਇਦਿ ਹੁੰਦੀ ਹੈ, ਜਦੋਂ ਕੋਈ ਕੁੜੀ ਸਹੁਰੇ ਘਰ ਸਟੋਵ ਨਾਲ ਸੜ ਕੇ ਮਰ ਰਹੀ ਹੁੰਦੀ ਹੈ। ਵਿਆਹ ਵੇਲੇ ਅੰਰਤ ਨੂੰ ਨੀਵਾਂ ਦਰਜਾ ਦੇਣ ਵਾਲਾ ਇਹ ਅਮਲ ਬਦਲਣਾ ਜ਼ਰੂਰੀ ਹੈ। ਲੋੜ ਹੈ ਵਿਆਹ ਇਕ ਸਾਂਝੀ ਥਾਂ 'ਤੇ ਹੋਵੇ, ਉਹ ਕੋਈ ਮੰਦਰ, ਗੁਰਦੁਆਰਾ ਜਾਂ ਕਮਿਊਨਿਟੀ ਹਾਲ ਹੋ ਸਕਦਾ ਹੈ। ਉੱਥੇ ਮੁੰਡੇ ਵਾਲੇ ਵੀ ਆਉਣ, ਕੁੜੀ ਵਾਲੇ ਵੀ ਆਉਣ ਤੇ ਉੱਥੇ ਜੋ ਵੀ ਖਰਚ ਹੋਵੇ, ਉਹ ਅੱਧ-ਅੱਧ ਵੰਡਿਆ ਜਾਵੇ।

ਅੰਰਤ ਤੇਰੀ ਮੰਜ਼ਿਲ ਹਾਲੇ ਬਹੁਤ ਦੂਰ ਹੈ। ਤੂੰ ਮੰਜ਼ਿਲ 'ਤੇ ਤਾਂ ਹੀ ਪੁੱਜ ਸਕੇਗੀ ਜੇ ਤੂੰ ਜਿਗਗਾ ਕਰਕੇ ਉਨ੍ਹਾਂ ਪਾਰਮਿਕ ਅਕੀਦਿਆਂ ਨੂੰ ਰੱਦ ਕਰੋ, ਪਿਤਾ-ਪੁਰਖੀ ਰਵਾਇਤਾਂ ਨੂੰ ਤਿਲਾਂਜਲੀ ਦੇਵੇਂ, ਉਨ੍ਹਾਂ ਰਸਮਾਂ ਤੋਂ ਬਗ਼ਵਾਵਤ ਕਰੋ, ਜੇ ਤੈਨੂੰ ਨੀਵਾਂ ਰੱਖਣਾ ਚਾਹੁੰਦੀਆਂ ਹਨ, ਤੈਨੂੰ ਜਕੜ ਕੇ ਰੱਖਣਾ ਚਾਹੁੰਦੀਆਂ ਹਨ। ਇਹ ਤੇਰੇ ਲਈ ਚੁਣੌਤੀ ਹੈ, ਅੰਰਤਾਂ ਦੀ ਲਹਿਰ ਲਈ ਚੁਣੌਤੀ ਹੈ।